

Under Mahatma Gandhi NREGA In Convergence with TSPL (CSR)



Mansa Magic Soak Pit Project



8 February 2019

“A lot of people never use their initiative because no-one told them to.”



विशेष गणराज्य
DEPARTMENT OF
PUBLIC ENTERPRISES



कोयला इंडिया लिमिटेड
Coal India Limited

The Problem



- In villages Waste Water/Grey Water from the houses is drained out on the streets , due to stagnant water near the house there is problem of mosquitoes & other water borne diseases.
- Stagnant water is also cause of fight in Villages.
- Problem is rising day by day as there is no safe disposal of Grey Water.
- Problems in households/habitats far from village & households where surface level is lower than the village surface level.
- Even Development Works are held back.



Challenges



- Understanding New Project/Idea.
- Adaptability/Generating Interest of local people.
- Area/Houses to start with.
- Compliance of Guidelines of Construction of Soak Pits.
- Negative approach of community towards projects.



विद्युत विभाग
DEPARTMENT OF
PUBLIC ENTERPRISES



कोयला विभाग
Coal India Limited
विद्युत विभाग

Gram Sabha & Sharing the Project/Concept with Villagers



गणतन्त्र हिन्दु राष्ट्र
DEPARTMENT OF
PUBLIC ENTERPRISES



कोयला इंडिया लिमिटेड
Coal India Limited
एन.ए.सी. बिल्डिंग, कोयला इंडिया लिमिटेड
पुणे - ४११ ००४



DISTRICT DEVELOPMENT DIALOGUE 2019

SCALABLE BEST PRACTICES
LEARNINGS FROM THE FIELD

Survey in Village

8 February 2019



भारत सरकार
DEPARTMENT OF
PUBLIC ENTERPRISES



भारत कोयला निगम
Coal India Limited
एन.ए.सी. लिमिटेड
नवीन कोयला निगम





Innovative Design (The Concept)


8 February 2019



विद्युत विभाग
DEPARTMENT OF
PUBLIC ENTERPRISES



विद्युत विभाग
Cool India Limited
विद्युत विभाग





DISTRICT DEVELOPMENT DIALOGUE 2019

SCALABLE BEST PRACTICES
LEARNINGS FROM THE FIELD

8 February 2019



विद्युत व प्रसारण विभाग
DEPARTMENT OF
PUBLIC ENTERPRISES



कोयला इंडिया लिमिटेड
Coal India Limited
विद्युत व प्रसारण विभाग
Department of Public Enterprises

Project Initiation Meeting



भारत सरकार
DEPARTMENT OF
PUBLIC ENTERPRISES



भारत कोयला निगम
Coal India Limited
एन.ए.सी. बिल्डिंग, कोयला भवन
नई दिल्ली-110002



IEC Activities

**DISTRICT
DEVELOPMENT
DIALOGUE 2019**

SCALABLE BEST PRACTICES
LEARNINGS FROM THE FIELD

8 February 2019



भारत सरकार
DEPARTMENT OF
PUBLIC ENTERPRISES



भारत कोशी निर्यात
Cool India Limited
भारत कोशी निर्यात
भारत कोशी निर्यात





ਮਹਾਤਮਾ ਗਾਂਧੀ ਨਰੇਗਾ ਅਤੇ ਪੰਚਾਇਤੀ ਰਾਜ, TSPL ਦਾ ਸਾਂਝਾ ਉਪਰਾਲਾ

ਮਾਨਸਾ ਮੈਜ਼ਿਕ ਸੈਕ ਪਿੱਟ ਪ੍ਰੋਜੈਕਟ



ਸੀਮੰਟ ਦੀ ਟੈਂਕੀ ਦਾ ਸਾਇਜ਼ :- 4 ਫੁੱਟ ਉਚਾਈ, 3 ਫੁੱਟ ਰੋਂਡਾਈ
ਕੋਰ ਫੀਲ ਦਾ ਸਾਇਜ਼ :- 4 ਫੁੱਟ ਉਚਾਈ, 18 ਇੰਚ ਰੋਂਡਾਈ
ਪਾਇਪ ਦਾ ਸਾਇਜ਼ :- 3 ਇੰਚ ਮੋਟਾਈ
ਕੁੱਲ ਕੁੰਘਾਈ :- 10 ਫੁੱਟ

ਪਿੰਡ ਅਸਪਾਲ ਕੋਠੇ (ਮਾਨਸਾ)
ਕੰਮ ਦਾ ਨਾ :- ਸੈਕ ਪਿੱਟ
ਕਾਰਜਕਾਰੀ ਏਜੰਸੀ :- B.D.P.O. ਮਾਨਸਾ
ਕੁੱਲ ਘਰ :- 65 ਘਰ
ਸੈਕ ਪਿੱਟ ਦੀ ਗਿਣਤੀ :- 65 ਘਰ
ਕੰਮ ਸ਼ੁਰੂ ਕਰਨ ਦੀ ਮਿਤੀ :-

ਕੰਮ ਪੂਰਾ ਕਰਨ ਦੀ ਮਿਤੀ :-
ਅਨੁਮਾਨ ਲਾਗਤ :-
ਲੇਵਰ ਤੇ ਖਰਚ :-
ਮਟੀਰੀਅਲ ਤੇ ਖਰਚ :-
ਪੈਦਾ ਹੋਏ ਮਨੁੱਖੀ ਦਿਨ :-
ਕੰਮ ਕਰਨ ਵਾਲਾ ਮਹਿਕਮਾ/ ਸਰੀਮ :- TSPL, C.S.P

ਪਾਣੀ ਬਚਾਓ....



ਪਾਣੀ ਬਚਾਓ, ਜਿੰਦਗੀ ਬਚਾਓ।



ਮੇਰੀ ਤਰ੍ਹਾਂ ਤੁਸੀਂ ਵੀ ਪਾਣੀ ਨੂੰ ਸੰਭਾਲ ਕੇ ਰੱਖੋ।

ਮੀਂਹ ਦਾ ਪਾਣੀ ਇਕੱਠਾ ਕਰਨ ਦਾ ਤਰੀਕਾ



The Solution

DISTRICT
DEVELOPMENT
DIALOGUE 2019

SCALABLE BEST PRACTICES
LEARNINGS FROM THE FIELD

8 February 2019



भारत सरकार
DEPARTMENT OF
PUBLIC ENTERPRISES



कोयला इंडिया लिमिटेड
Coal India Limited
एन.ए.सी. २०१२
नवी दिल्ली





Project Cost Analysis



- Total Expenditure for 65 : 3,29,300 (65 Soak Pits)
- MG NREGS Share : 1,79,800
- TSPL (CSR) Share : 1,49,500
- Pre tank Bricks : By household.
- Persondays Generated : 313 Days
- Timeline for Completion : One Month
- One Soak Pit Estimate : 7,686



Environment Day

**DISTRICT
DEVELOPMENT
DIALOGUE 2019**
SCALABLE BEST PRACTICES
LEARNINGS FROM THE FIELD
8 February 2019





विद्युत वितरण विभाग
DEPARTMENT OF
PUBLIC ENTERPRISES



कोयला इंडिया लिमिटेड
Cool India Limited
एन.ए.सी. इंडिया लिमिटेड
एन.ए.सी. इंडिया लिमिटेड







Mansa Magic Soak Pit Logo



Gram Sabha After Completion





Transparency & Accountability

(Citizen Information Boards)



विद्युत विभाग
DEPARTMENT OF
PUBLIC ENTERPRISES



कोई इंडिया लिमिटेड
Coal India Limited





ਪਿੰਡ ਮਾਨ ਅਸਪਾਲ ਵਿਖੇ ਸੋਕ ਪਿਟ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਜੀਤ ਸਿੰਘ ਅਤੇ ਮਹਾਨਗਰੀ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ। ਘਰਾਂ ਅੱਗੇ ਲਗਾਏ ਸੋਕ ਪਿਟ ਨੰਬਰ ਅਤੇ ਸਾਂਝੀਆਂ ਥਾਵਾਂ 'ਤੇ ਕੀਤੀ ਪੇਂਟਿੰਗ।

ਪਿੰਡ ਮਾਨ ਅਸਪਾਲ ਨੂੰ ਮਹਾਨਗਰੀ ਤਹਿਤ ਸਨਮਾਨ ਦੇ ਐਲਾਨ ਤੋਂ ਪਿੰਡ ਵਾਸੀ ਬਾਗੋ-ਬਾਗ

ਗੁਰਚੇਤ ਸਿੰਘ ਫੋਟੋਵਾਲੀਆ
ਮਾਨਸਾ, 9 ਜੂਨ- ਜਿਲ੍ਹੇ ਦੇ ਪਿੰਡ ਮਾਨ ਅਸਪਾਲ ਨੂੰ ਮਹਾਨਗਰੀ ਸਕੀਮ ਤਹਿਤ ਪੇਂਡੂ ਵਿਕਾਸ ਮਿਸ਼ਨ ਵੱਲੋਂ ਸਰਕਾਰ ਵੱਲੋਂ ਅਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸੋਚ ਜਦੋਂ 'ਅਜੀਤ' ਰਾਹੀਂ ਪਿੰਡ ਵਾਸੀਆਂ ਨੂੰ ਖ਼ਬਰ ਮਿਲੀ ਤਾਂ ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪਿੰਡ ਵਿਖੇ ਮਹਾਨਗਰੀ ਤਹਿਤ ਕੰਮ ਦੀ ਵਧੀਆ ਕੀਤੇ ਗਏ ਸਨ, ਇਸ ਲਈ ਸਨਮਾਨ ਤਾਂ ਮਿਲਣਾ ਹੀ ਸੀ। ਪਿੰਡ ਦੇ ਸਾਰੇ ਘਰਾਂ ਵਿਚ ਸੋਕ ਪਿਟ ਬਣਾਉਣ ਦੇ ਨਾਲ ਹੀ ਹਰ ਘਰ ਅੱਗੇ 'ਮਾਨਸਾ ਬਚਾਓ, ਪਾਣੀ ਬਚਾਓ' ਅਤੇ ਸੋਕ ਪਿਟ ਨੰਬਰ ਵੀ ਲਗਾਏ ਗਏ ਹਨ। ਪਿੰਡ ਵਾਲੇ ਪਾਣੀ ਦੀ ਪਾਈਪ ਲਾਈਨ ਪਾਉਣ ਤੋਂ ਇਲਾਵਾ ਫੈਪਡ ਦੀ ਪੁਰਾਈ ਅਤੇ ਭਲਾਈ ਦੇ ਕੰਮਾਂ ਸਬੰਧੀ ਜਾਣਕਾਰੀ ਦੇਣ ਲਈ ਮੁੱਖ ਥਾਵਾਂ 'ਤੇ ਪੇਂਟਿੰਗ ਵੀ ਕਰਵਾਈ ਗਈ ਹੈ। ਪਿੰਡ ਵਿਚ ਸੋਕ ਪਿਟ ਬਣਾਉਣਾ ਵੱਖਰਾ ਤਜਰਬਾ ਸੀ, ਜਿਸ ਕਾਰਨ ਹੀ ਪਿੰਡ ਨੂੰ ਸਨਮਾਨ ਦੇਣ ਦਾ ਐਲਾਨ ਹੋਇਆ ਹੈ। ਜਿਕਰਯੋਗ ਹੈ ਕਿ ਇਹ ਪੰਜਾਬ ਦਾ ਇੱਕੋ ਇੱਕ ਪਿੰਡ ਹੈ, ਜਿਸ ਨੂੰ

ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸੋਕ ਪਿਟ ਪ੍ਰਾਜੈਕਟ ਜੋ ਅਪ੍ਰੈਲ 2015 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇੱਕ ਸਾਲ ਵਿਚ ਮੁਕੰਮਲ ਹੋਇਆ ਸੀ, ਅਧੀਨ ਆਧੁਨਿਕ ਤਕਨੀਕ ਨਾਲ ਹਰ ਘਰ

ਸੋਕ ਪਿਟ ਸਕੀਮ ਦੀ ਸ਼ਲਾਘਾ

ਵਿਚ ਪਾਣੀ ਸੇਖਣ ਵਾਲਾ ਇੱਕ ਟੈਂਕਾ ਲਿਆਂਦਾ ਗਿਆ ਹੈ, ਜਿਸ ਵਿਚ ਕਿ ਪੂਰੇ ਘਰ ਦਾ ਵਾਧੂ ਪਾਣੀ ਸੇਖਣ ਦੀ ਸਮਰੱਥਾ ਹੁੰਦੀ ਹੈ। ਮੌਕੇ 'ਤੇ ਹਾਜ਼ਰ ਮਹਾਨਗਰੀ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਨਾਲ ਜਿੱਥੇ ਗਲੀਆਂ, ਨਾਲੀਆਂ ਵਿਚ ਪਾਣੀ ਜਾਣਾ ਬੰਦ ਹੋ ਜਾਂਦਾ ਹੈ, ਉੱਥੇ ਹੀ ਧਰਤੀ ਵਿਚ ਪਾਣੀ ਦਾ ਪੱਧਰ ਵਧਦਾ ਹੈ। ਇਸ ਨਾਲ ਪਿੰਡ ਦੇ ਫੈਪਡ ਵਿਚ ਗੰਦੇ ਪਾਣੀ ਪੈਣ ਦੀ ਸਮੱਸਿਆ ਵੀ ਹੱਲ ਹੋ ਜਾਂਦੀ ਹੈ ਅਤੇ ਗਲੀਆਂ ਨਾਲੀਆਂ ਵਿਚ ਵਾਧੂ ਪਾਣੀ ਕਿਰਲ ਕਾਰਨ ਹੋਣ ਵਾਲੇ ਲਗਾਈ ਝਗੜੇ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਪਹਿਲਾਂ ਤੇਲੰਗਾਨਾ ਦੇ ਪਿੰਡ ਵਿਚ ਸ਼ੁਰੂ ਹੋਇਆ ਸੀ।

ਸ਼ੁਰੂ ਕੀਤਾ ਗਿਆ ਸੀ ਅਤੇ ਪੰਜਾਬ ਵਿਚ ਪਹਿਲੀ ਵਾਰ ਉਕਤ ਪਿੰਡ ਵਿਚ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕੁੱਲ 65 ਘਰ ਹਨ ਅਤੇ ਸਾਰੇ ਹੀ ਘਰਾਂ ਨੂੰ ਇਸ ਸਕੀਮ ਅਧੀਨ ਲਿਆਂਦਾ ਗਿਆ ਹੈ। ਇਹ ਸੋਕ ਪਿਟ ਤਕਰੀਬਨ 3 ਲੱਖ 25 ਹਜ਼ਾਰ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ। ਇਸ ਪ੍ਰਾਜੈਕਟ ਵਿਚ ਤਲਵੰਡੀ ਸਾਬੋ ਪਾਵਰ ਪਲਾਂਟ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਹੈ। ਪਿੰਡ ਮਾਨ ਅਸਪਾਲ ਦੇ ਸਰਪੰਚ ਗੁਰਜੀਤ ਸਿੰਘ ਅਤੇ ਪਿੰਡ ਮਾਨ ਅਸਪਾਲ ਕੋਠੇ ਦੀ ਸਰਪੰਚ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਵਧਦੀਆਂ ਮਿਲ ਰਹੀਆਂ ਹਨ ਅਤੇ ਸੋਕ ਪਿਟ ਕਾਰਨ ਲੋਕਾਂ ਨੂੰ ਵਾਧੂ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਗਿਆ ਹੈ। ਪਿੰਡ ਦੇ ਵਸਨੀਕ ਝਗੜੇ ਸਿੰਘ ਸੇਵਾ ਮੁਕਤ ਹੋਲਦਾਰ, ਕੌਲੇ ਪਿੰਡ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ, ਪੰਚ ਸੰਘ ਸਿੰਘ, ਬਲਜੀਤ ਕੌਰ, ਗੁਰਮੀਤ ਕੌਰ, ਛੋਟਾ ਸਿੰਘ ਨੇ ਕਿਹਾ ਕਿ ਸਰਕਾਰ ਦੀ ਇਹ ਸਕੀਮ ਬਹੁਤ ਹੀ ਸਫਲ ਅਤੇ ਸ਼ਲਾਘਾਯੋਗ ਹੈ ਅਤੇ ਇਸ ਨੂੰ ਹਰ ਪਿੰਡ ਵਿਚ ਲਾਗੂ ਕੀਤੇ ਜਾਣ ਦੀ ਲੋੜ ਹੈ।

Mansa village bags national award for saving water

Neel.Kamal@timesgroup.com

Mansa: At a time when groundwater is depleting fast in Punjab, a small village of Mansa has led by example on conservation of water. And in recognition of its efforts, Man Aspal village has been chosen for a national award by the Union ministry of rural development for the year 2015-16. Union rural development minister Narendra Singh Tomar will give away the award to the panchayat on June 19 in Delhi.



A soak pit in one of the houses of Man Aspal village

under MGNREGS.

With the proper implementation of MGNREGS for a village-specific project, Man Aspal turned out to be the only village of Punjab in implementing water conservation. The Man Aspal panchayat has also done wall paintings on water conservation at common places and on walls of houses.

"The soak pit project, which deals with waste water management to make the villages drain free, was started in 2015 as a pilot with the support from a multinational company. Under the project, soak pits of four feet by 10 feet with a septic tank of three feet by four feet were constructed at the cost Rs 3.29 lakh in all the 65 houses. It also solved the problem of flow of waste water to the pond. The village has 107 MGNREGS job card



holders. Most of the job card holders were employed in the project and total 113 days of employment were generated in the project," said Mansa deputy commissioner Dharampal Gupta and Man Aspal sarpanch Gurjant Singh. Mansa ADC (development) Jatinder Singh Brar said apart from the soak pit project, the village also renovated the pond, bricked a street and laid a drinking water pipeline all under MGNREGS.

ਪ੍ਰੇਰਣਾ

ਰਾਜਥਾਨ ਸੇ ਆਈ ਟੀਮ ਬੋਲੀ- ਕਲੇਕਟਰ ਸੇ ਬਾਤ ਕਰ ਹਮ ਭੀ ਬਨਾਏਂਗ ਅਪਨੇ ਜਿਲੇ ਮੇਂ ਸੋਕਪਿਟ

ਸੋਕਪਿਟ ਯੁਕਤ ਗਾਂਵ ਦੇਖਨੇ ਪਹੁੰਚੀ ਟੀਮ

ਮਾਸਕਰ ਸੰਵਾਦਕਤਾ | ਮਾਨਸਾ

ਗਾਂਵ ਮਾਨ ਅਸਪਾਲ ਕੋਠੇ ਮੇਂ ਬਨਾਏ ਗਏ ਰਾਜਥਾਨ ਦੇ ਪਹਿਲੇ ਸੋਕਪਿਟ ਪ੍ਰੋਜੈਕਟ ਕੋ ਦੈਨਿਕ ਭਾਸਕਰ ਦੁਆਰਾ ਪ੍ਰਮੁੱਖਤਾ ਸੇ ਪ੍ਰਕਾਸ਼ਿਤ ਕਰਨੇ ਕੇ ਬਾਦ ਰੂਰਲ ਡਿਵੈਲਪਮੈਂਟ ਐਂਡ ਪੰਚਾਯਤ ਡਾਯਰੈਕਟਰ ਪੰਜਾਬ ਸੁਰਜੀਤ ਸਿੰਘ ਬੈਂਸ ਦੁਆਰਾ ਪੰਜਾਬ ਕੇ ਐਡੀਟਰੀ (ਵਿਕਾਸ) ਨੇ ਪੰਜਾਬ ਕੇ ਸਮੀ ਐਡੀਟਰੀ (ਵਿਕਾਸ) ਕੋ ਆਦੇਸ਼ ਦਿਓ ਹੈ ਕਿ ਵੇ ਅਪਨੇ ਜਿਲੇ ਮੇਂ ਏਕ ਏਸਾ ਗਾਂਵ ਚੁਨੇਂ ਓਰ ਇਸ ਪ੍ਰੋਜੈਕਟ ਕੋ ਸ਼ੁਰੂ ਕਰਵਾਏ। ਵਹੀਂ ਦੂਸਰੇ ਪਡੋਸੀ ਰਾਜਥਾਨ ਮੇਂ ਭੀ ਇਸਕਾ ਅਸਰ ਦਿਖਾਏ ਦੇਨੇ ਲਗਾ ਹੈ। ਮਾਨਸਾ ਕੇ ਇਸ ਗਾਂਵ ਮੇਂ ਲਗੇ ਸੋਕਪਿਟ ਪ੍ਰੋਜੈਕਟ ਕੋ ਦੇਖਨੇ ਵ ਅਪਨੇ ਰਾਜਥਾਨ ਮੇਂ ਸ਼ੁਰੂ ਕਰਨੇ ਕੇ ਲਿਓ ਆਰੀ ਗਾਂਗਾਗਰ (ਰਾਜਥਾਨ) ਸੇ ਏਕ ਪਾਂਚ ਸਦਸਥੀਯ



ਸੋਕਪਿਟ ਪ੍ਰੋਜੈਕਟ ਦੇਖਣੀ ਰਾਜਥਾਨ ਸੇ ਆਈ ਟੀਮ।

ਟੀਮ ਸੋਕਪਿਟ ਪ੍ਰੋਜੈਕਟ ਕੋ ਦੇਖਨੇ ਪਹੁੰਚੀ।

ਟੀਮ ਕੇ ਅਧਿਕਾਰੀ ਹਰਵਿੰਦਰ ਸਿੰਘ ਫਿਲੌਲੀ ਜ਼ਿਲਾ ਕੋਆਰਡੀਨੇਟਰ ਸਵਚਲ ਭਾਰਤ ਅਭਿਆਨ ਨੇ ਬਤਾਯਾ ਕਿ

ਭਾਸਕਰ ਮੇਂ ਛਪੀ ਇਸ ਖ਼ਬਰ ਕੇ ਬਾਰੇ ਮੇਂ ਰਾਜਥਾਨ ਚਚੀ ਹੈ। ਉਨ੍ਹੋਨੇ ਬਤਾਯਾ ਕਿ ਇਸ ਪ੍ਰੋਜੈਕਟ ਕੋ ਦੇਖਨੇ ਕੇ ਲਿਓ ਹਮਾਰੇ ਜ਼ਿਲਾ ਕਲੇਕਟਰ ਨੇ ਹਮੇਂ ਇਸ ਪ੍ਰੋਜੈਕਟ ਕੋ ਦੇਖਨੇ ਵ ਸਮਝਨੇ ਕੇ ਲਿਓ ਯਹੀ

ਭੇਜਾ ਹੈ। ਉਨ੍ਹੋਨੇ ਗਾਂਵ ਮੇਂ ਬਨੇ ਸੋਕਪਿਟ ਕੇ ਬਾਰੇ ਮੇਂ ਗਾਂਵ ਕੇ ਲੋਗੋਂ ਸੇ ਭੀ ਚਚੀ ਕੀ ਓਰ ਘਰ-ਘਰ ਜਾਕਰ ਸੋਕਪਿਟ ਕੋ ਦੇਖਾ।

ਉਨ੍ਹੋਨੇ ਬਤਾਯਾ ਕਿ ਵਹ ਇਸ ਕੇ ਬਾਰੇ ਮੇਂ ਜ਼ਿਲਾ ਕਲੇਕਟਰ ਸੇ ਬਾਤ ਕਰ ਜਲਦ ਹੀ ਅਪਨੇ ਜਿਲੇ ਕੇ ਗਾਂਵੋਂ ਮੇਂ ਭੀ ਸੋਕਪਿਟ ਕਾ ਕਾਮ ਸ਼ੁਰੂ ਕਰਵਾਏਂਗੇ। ਇਸ ਮੌਕੇ ਪਰ ਮਾਨਸਾ ਕੇ ਜ਼ਿਲਾ ਕੋਆਰਡੀਨੇਟਰ ਮਨਦੀਪ ਸਿੰਘ ਨੇ ਬਤਾਯਾ ਕਿ ਉਨ੍ਹੋਨੇ ਤਲਵੰਡੀ ਸਾਬੋ ਪਾਵਰ ਪਲਾਂਟ ਵ ਗ੍ਰਾਮ ਪੰਚਾਯਤ ਕੇ ਸਹਯੋਗ ਸੇ ਮਾਨਸਾ ਕੇ ਅਧੀਨ ਇਸ ਪ੍ਰੋਜੈਕਟ ਕੋ ਬਨਾਕਰ ਚਾਲੂ ਕੀਤਾ ਹੈ ਜਿਸਕਾ ਲੋਗੋਂ ਦੁਆਰਾ ਅਚਲਾ ਸਹਯੋਗ ਮਿਲ ਰਹਾ ਹੈ। ਇਸ ਮੌਕੇ ਪਰ ਰਾਜਥਾਨ ਸੇ ਆਏ ਮੰਜੂ ਪੰਚਾਯਤ ਸਮਿਤਿ ਪਾਲਮਪੁਰ ਵ ਸੰਦੀਪ ਕੁਮਾਰ ਆਦਿ ਮੀਜੂਤ ਥੇ।

Award for Soak Pit Village



Visit by IIM Amritsar students



Benefits Achieved



- This project has helped in cleaning the environment by restricting flow of Grey water from Houses.
- Public Private Partnership (PPP) model (MG NREGA & TSPL).
- This project will also help recharging the ground water table.
- MG NREGS labour provided work.

8 February 2019

Thanks



DISTRICT DEVELOPMENT DIALOGUE 2019

SCALABLE BEST PRACTICES
LEARNINGS FROM THE FIELD

8 February 2019



विद्युत व प्रसारण विभाग
DEPARTMENT OF
PUBLIC ENTERPRISES



कोयला विभाग
Coal India Limited
विद्युत व प्रसारण विभाग
विद्युत व प्रसारण विभाग